

ਤੁਰੰਤ ਰਿਲੀਜ਼ ਲਈ

## ਇਸ ਸਤੰਬਰ ਬ੍ਰੈਂਪਟਨ ਟ੍ਰੀ ਮੰਥ ਮਨਾਓ!

ਬ੍ਰੈਂਪਟਨ, ਓਨਟਾਰੀਓ (27 ਅਗਸਤ, 2021) – ਇਸ ਸਤੰਬਰ ਬ੍ਰੈਂਪਟਨ ਦੇ ਰੁੱਖਾਂ ਦਾ ਜਸ਼ਨ ਮਨਾਉਣ ਵਾਸਤੇ, ਸਾਡੇ ਪਹਿਲੇ ਨਿਯਤ ਕੀਤੇ ਟ੍ਰੀ ਮੰਥ (Tree Month) ਲਈ, ਸਿਟੀ ਆਫ ਬ੍ਰੈਂਪਟਨ ਦੇ ਨਾਲ ਜੁੜੋ! ਸਿਟੀ ਅਤੇ ਇਸਦੇ ਭਾਈਵਾਲ, ਇਸ ਮਹੱਤਵਪੂਰਣ ਮਹੀਨੇ ਦੇ ਹਿੱਸੇ ਵਜੋਂ, ਰੋਮਾਂਚਕ ਰੁੱਖ ਪ੍ਰੋਗਰਾਮ ਸਮੇਤ, ਕਾਰਜਕਰਮਾਂ ਅਤੇ ਪਹਿਲਕਦਮੀਆਂ ਦਾ ਆਯੋਜਨ ਕਰਨਗੇ। ਬ੍ਰੈਂਪਟਨ ਟ੍ਰੀ ਮੰਥ ਦਾ ਪ੍ਰਾਯੋਜਕ ਸੀ.ਐਨ. (CN) ਹੈ।

### ਰੈਜ਼ੀਡੈਂਸ਼ੀਅਲ ਟ੍ਰੀ ਗਿਵਾਏ (10 ਸਤੰਬਰ, 2021 ਤੋਂ ਸ਼ੁਰੂ)

ਬ੍ਰੈਂਪਟਨ ਦੇ ਨਿਵਾਸੀਆਂ ਵਾਸਤੇ ਸਾਡੇ ਰੈਜ਼ੀਡੈਂਸ਼ੀਅਲ ਟ੍ਰੀ ਗਿਵਾਏ (Residential Tree Giveaway) ਲਈ ਰਜਿਸਟਰੇਸ਼ਨ, 10 ਸਤੰਬਰ ਨੂੰ ਸ਼ੁਰੂ ਹੋਵੇਗਾ! ਸਿਟੀ, ਰਜਿਸਟਰ ਕਰਨ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ (ਰੈਡ ਮੈਪਲ, ਰੈਡ ਓਕ, ਬਰ ਓਕ ਅਤੇ ਵਾਈਟ ਸਪ੍ਰੂਸ) ਵਿੱਚ 2,400 ਰੁੱਖ ਵੰਡੇਗੀ। ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਰੁੱਖ ਦਿੱਤੇ ਜਾਣਗੇ ਅਤੇ ਇਹਨਾਂ ਨੂੰ ਸਿਰਫ਼ ਨਿੱਜੀ ਪ੍ਰਾਪਰਟੀ (ਮੂਹਰਲੇ ਜਾਂ ਪਿਛਲੇ ਯਾਰਡਾਂ ਵਿੱਚ) ਤੇ ਹੀ ਲਗਾਇਆ ਜਾ ਸਕਦਾ ਹੈ। ਹਿੱਸਾ ਲੈਣ ਵਾਸਤੇ ਨਿਵਾਸੀਆਂ ਲਈ ਰਜਿਸਟਰ ਕਰਨਾ ਲਾਜ਼ਮੀ ਹੈ। ਰੁੱਖ, 25 ਸਤੰਬਰ ਦੇ ਵੀਕੈਂਡ ਨੂੰ ਖੁਦ ਆ ਕੇ ਲੈਣ ਲਈ ਉਪਲਬਧ ਹੋਣਗੇ। [www.brampton.ca/trees](http://www.brampton.ca/trees) ਤੇ ਹੋਰ ਜਾਣੋ।

### ਸੋਸ਼ਲ ਮੀਡੀਆ ਤੇ ਸਾਡੇ ਨਾਲ ਜੁੜੋ

ਆਪਣੇ ਮਨਪਸੰਦ ਰੁੱਖ ਜਾਂ ਬ੍ਰੈਂਪਟਨ ਵਿੱਚ ਲੱਗੇ ਰੁੱਖਾਂ ਦੀਆਂ ਫੋਟੋਆਂ ਖਿੱਚੋ ਅਤੇ #BramptonTrees ਵਰਤਦੇ ਹੋਏ, ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੋ ਸਕਦਾ ਹੈ ਕਿ ਤੁਹਾਡੀਆਂ ਫੋਟੋਆਂ ਨੂੰ ਸਾਡੇ ਚੈਨਲਾਂ @CityBrampton ਤੇ ਅਤੇ ਵੈਬਸਾਈਟ [www.brampton.ca/trees](http://www.brampton.ca/trees) ਤੇ ਦਿਖਾਇਆ ਜਾਵੇ।

### ਨੈਚਰਲ ਹੈਰੀਟੇਜ ਸਿਸਟਮਸ ਸਰਵੇਖਣ

ਸਾਨੂੰ ਦੱਸੋ ਕਿ ਤੁਸੀਂ ਬ੍ਰੈਂਪਟਨ ਦੇ ਜੰਗਲਾਂ, ਵੈਟਲੈਂਡਸ, ਵੈਲੀਲੈਂਡਸ, ਘਾਹ ਦੇ ਮੈਦਾਨਾਂ, ਹੋਰ ਕੁਦਰਤੀ ਥਾਵਾਂ ਅਤੇ ਉਹਨਾਂ ਥਾਵਾਂ ਬਾਰੇ ਤੁਸੀਂ ਕੀ ਸੋਚਦੇ ਹੋ, ਜਿੱਥੇ ਬ੍ਰੈਂਪਟਨ ਵਿੱਚ ਤੁਸੀਂ ਕੁਦਰਤ ਦਾ ਅਨੰਦ ਮਾਣਨ ਲਈ ਜਾਂਦੇ ਹੋ। ਇਸ ਵਿੱਚ ਇਨਾਮ ਜਿੱਤਣ ਦੀ ਸੰਭਾਵਨਾ ਹੈ।

[ਨੈਚਰਲ ਹੈਰੀਟੇਜ ਸਿਸਟਮਸ ਸਰਵੇਖਣ \(Natural Heritage System Survey\)](#) ਭਰੋ।

### ਰੁੱਖ-ਸਰੋਤ

ਇਹਨਾਂ ਉਪਯੋਗੀ ਰੁੱਖ ਵਸੀਲਿਆਂ – ਜਾਂ ਰੁੱਖ-ਸਰੋਤਾਂ ਦੀ ਵਰਤੋਂ ਕਰਦੇ ਹੋਏ ਰੁੱਖਾਂ ਬਾਰੇ ਸਭ ਕੁਝ ਜਾਣੋ ਅਤੇ ਟ੍ਰੀ ਮੰਥ ਵਿੱਚ ਹਿੱਸਾ ਲਵੋ!

- [ਬ੍ਰੈਂਪਟਨ ਟ੍ਰੀਜ਼ \(Brampton Trees\)](#)
- [ਸਿਟੀ ਆਫ ਬ੍ਰੈਂਪਟਨ ਵੱਲੋਂ ਰੁੱਖਾਂ ਦੀ ਦੇਖਭਾਲ ਸਬੰਧੀ ਸਝਾਅ \(Tree Care Tips from the City of Brampton\)](#)
- [ਇੰਟਰਐਕਟਿਵ ਟ੍ਰੀ ਟ੍ਰੈਕਿੰਗ ਟੂਲ \(Interactive Tree Tracking Tool\)](#)
- [ਵਨ ਮਿਲੀਅਨ ਟ੍ਰੀਜ਼ ਪ੍ਰੋਗਰਾਮ \(One Million Trees Program\)](#)

- [ਟ੍ਰੀ ਕੈਨੇਡਾ \(Tree Canada\)](#)

- [ਨੈਸ਼ਨਲ ਫੋਰੈਸਟ ਵੀਕ: 19 ਤੋਂ 25 ਸਤੰਬਰ, 2021 \(National Forest Week: September 19 to 25, 2021\)](#)

## ਬ੍ਰੈਂਪਟਨ ਦੇ ਰੁੱਖਾਂ ਬਾਰੇ ਤੱਥ

- ਇਸ ਵੇਲੇ ਬ੍ਰੈਂਪਟਨ ਵਿੱਚ ਲਗਭਗ 3.6 ਮਿਲੀਅਨ ਰੁੱਖ ਹਨ, ਜੋ ਕੁੱਲ ਜ਼ਮੀਨ ਦੇ 18 ਪ੍ਰਤੀਸ਼ਤ ਭਾਗ ਤੇ ਹਨ।
- ਪਿਛਲੇ ਪੰਜ ਸਾਲਾਂ ਵਿੱਚ, ਸਿਟੀ ਅਤੇ ਇਸਦੇ ਭਾਈਵਾਲਾਂ – ਜਿਹਨਾਂ ਵਿੱਚ ਸ਼ਾਮਲ ਹਨ, ਸੰਭਾਲ ਅਥਾਰਟੀਜ਼, ਰੀਜਨ ਆਫ ਪੀਲ (Region of Peel), ਸਕੂਲ ਬੋਰਡ ਅਤੇ ਵਿਕਾਸ ਇੰਡਸਟਰੀ – ਨੇ ਬ੍ਰੈਂਪਟਨ ਵਿੱਚ ਹਰ ਸਾਲ ਔਸਤਨ 43,000 ਰੁੱਖ ਲਗਾਏ ਹਨ।
- 2014 ਤੋਂ ਬਾਅਦ, ਬ੍ਰੈਂਪਟਨ ਵਿੱਚ ਇੱਕ ਤਿਹਾਈ ਮਿਲੀਅਨ ਰੁੱਖ ਲਗਾਏ ਗਏ ਹਨ।

## ਹਵਾਲੇ

“ਬ੍ਰੈਂਪਟਨ ਸਿਟੀ ਕਾਉਂਸਿਲ ਨੇ, ਸਤੰਬਰ ਨੂੰ ਬ੍ਰੈਂਪਟਨ ਟ੍ਰੀ ਮੰਥ ਵਜੋਂ ਐਲਾਨਿਆ ਹੈ। ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਅਸੀਂ ਸਾਡੇ ਸ਼ਹਿਰ ਦੇ ਸ਼ਹਿਰੀ ਜੰਗਲ ਨੂੰ ਸੁਰੱਖਿਅਤ ਰੱਖਣ ਅਤੇ 2040 ਤੱਕ ਇੱਕ ਮਿਲੀਅਨ ਰੁੱਖ ਲਗਾਉਣ ਲਈ ਕਿਰਿਆਸ਼ੀਲ ਢੰਗ ਨਾਲ ਕੰਮ ਕਰ ਰਹੇ ਹਾਂ। ਰੁੱਖ ਸਾਰਿਆਂ ਨੂੰ ਬਹੁਤ ਸਾਰੇ ਫਾਇਦੇ ਦਿੰਦੇ ਹਨ, ਜਿਹਨਾਂ ਵਿੱਚ ਸ਼ਾਮਲ ਹਨ, ਵੱਧ ਸਾਫ਼ ਹਵਾ, ਜਲਵਾਯੂ ਸਬੰਧੀ ਤਬਦੀਲੀ ਦੇ ਅਸਰਾਂ ਨੂੰ ਘਟਾਉਣਾ, ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਅਤੇ ਸਾਡੀ ਕਮਿਊਨਿਟੀ ਨੂੰ ਸੁੰਦਰ ਬਣਾਉਣਾ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ, ਟ੍ਰੀ ਮੰਥ ਦੀ ਵਧਾਈ ਹੋਵੇ! ਇਸ ਮਹੱਤਵਪੂਰਣ ਮਹੀਨੇ ਦੇ ਹਿੱਸੇ ਵਜੋਂ, ਮੈਂ ਹਰ ਕਿਸੇ ਨੂੰ ਸੈਰ ਕਰਨ ਅਤੇ ਬ੍ਰੈਂਪਟਨ ਦੇ ਨੈਚੁਰਲ ਹੈਰੀਟੇਜ ਸਿਸਟਮ ਬਾਰੇ ਜਾਣਨ, ਰੁੱਖ ਲਗਾਉਣ ਅਤੇ ਇਸਨੂੰ ਸਾਡੇ ਟ੍ਰੀ ਟ੍ਰੈਕਿੰਗ ਟੂਲ ਵਿੱਚ ਟ੍ਰੈਕ ਕਰਨ, ਸਥਿਰ ਜੰਗਲ ਪ੍ਰਬੰਧਨ ਬਾਰੇ ਹੋਰ ਜਾਣਨ ਅਤੇ [www.brampton.ca/trees](http://www.brampton.ca/trees) ਦੀ ਪੜਚੋਲ ਕਰਨ ਦੀ ਸਲਾਹ ਦਿੰਦੀ ਹਾਂ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਟ੍ਰੀ ਮੰਥ, ਸਾਡੇ ਸ਼ਹਿਰ ਵਿੱਚ ਹਰ ਕਿਸੇ ਲਈ, ਰੁੱਖਾਂ ਦੇ ਮਹੱਤਵ ਨੂੰ ਸਮਝਣ ਅਤੇ ਇਸ ਬਾਰੇ ਜਾਣਨ ਦਾ ਮੌਕਾ ਹੈ। ਰੈਂਜੀਡੈਂਸ਼ੀਅਲ ਟ੍ਰੀ ਗਿਵਾਅਵੇ ਵਿੱਚ ਹਿੱਸਾ ਲਵੋ, #BramptonTrees ਵਰਤਦੇ ਹੋਏ ਫੋਟੋਆਂ ਪੋਸਟ ਕਰੋ ਅਤੇ ਸਾਡੇ ਵਸੀਲਿਆਂ ਅਤੇ ਪਹਿਲਕਦਮੀਆਂ ਦੀ ਪੜਚੋਲ ਕਰੋ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਬ੍ਰੈਂਪਟਨ ਦੀ ਸੁੰਦਰ ਰੁੱਖ ਕੈਨੋਪੀ ਲਗਾਉਣ, ਉਸਨੂੰ ਸੰਭਾਲਣ ਅਤੇ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ। ਬ੍ਰੈਂਪਟਨ ਟ੍ਰੀ ਮੰਥ, ਸਾਡੇ ਗ੍ਰੇ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ, ਅਰਬਨ ਫੋਰੈਸਟ ਮੈਨੇਜਮੈਂਟ ਪਲਾਨ ਅਤੇ ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪ੍ਰੋਗਰਾਮ ਦੀ ਹਿਮਾਇਤ ਕਰਦਾ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)